



Community Connectors

ਬਹੁ-ਸੱਭਿਆਚਾਰਕ ਲੋਕਾਂ ਦੇ ਅਸਮਰੱਥ ਵਿਅਕਤੀਆਂ ਲਈ ਸਹਾਰਾ

ਸਹੀ ਮਦਦ ਮਿਲਣ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦੀਆਂ ਹਨ।

ਬਹੁ-ਸੱਭਿਆਚਾਰਕ ਭਾਈਚਾਰੇ ਦੇ ਅਸਮਰੱਥ ਲੋਕਾਂ ਨੂੰ ਨੈਸ਼ਨਲ ਡਿਸਐਬਿਲਟੀ ਇਨਸ਼ੂਰਨਸ ਸਕੀਮ (NDIS) ਨਾਲ ਜੋੜਣਾ

ਕੀ ਤੁਸੀਂ ਜਾਂ ਤੁਹਾਡੀ ਸੰਭਾਲ ਅਧੀਨ ਕੋਈ ਹੈ, ਜੋ National Disability Insurance Scheme (NDIS) ਵੱਲੋਂ ਪ੍ਰਦਾਨ ਕੀਤੀ ਜਾ ਸਕਣ ਵਾਲੀ ਸਹਾਇਤਾ ਦਾ ਲਾਭ ਉਠਾ ਸਕਦਾ ਹੈ ?

ਤੁਹਾਨੂੰ NDIS ਨਾਲ ਜੋੜਣ ਲਈ, ਤੁਹਾਡੀ ਬਰਾਦਰੀ ਵਿੱਚ, ਤੁਹਾਡੇ ਭਾਈਚਾਰੇ ਦੇ ਅਨੁਕੂਲ ਢਾਲਿਆ ਹੋਇਆ, Community Connectors ਦਾ ਪ੍ਰੋਗਰਾਮ ਤੁਹਾਡੀ ਸੇਵਾ ਲਈ ਮੌਜੂਦ ਹੈ



NDIS ਕੀ ਹੈ?

ਅਸਮਰੱਥ ਲੋਕਾਂ ਨੂੰ ਸੇਵਾਵਾਂ ਅਤੇ ਸਹਾਰਾ ਪ੍ਰਦਾਨ ਕਰਨ ਲਈ NDIS ਇੱਕ ਮੁਫਤ, ਸਰਕਾਰੀ ਪ੍ਰੋਗਰਾਮ ਹੈ।



NDIS ਕਿਸ ਤਰ੍ਹਾਂ ਮੇਰੀ ਮਦਦ ਕਰ ਸਕਦਾ ਹੈ ?

ਸਹਾਰੇ ਅਤੇ ਸੇਵਾਵਾਂ ਵਿੱਚ, ਸ਼ਾਮਲ ਹੋ ਸਕਦਾ ਹੈ :

- ਤੁਹਾਡੀਆਂ ਰੋਜ਼ਾਨਾ ਨਿੱਜੀ ਗਤੀਵਿਧੀਆਂ ਵਿੱਚ ਸਹਾਇਤਾ
- ਕੰਮ ਦੀ ਜਗ੍ਹਾ ਤੇ ਸਹਾਇਤਾ, ਜੋ ਤੁਹਾਨੂੰ ਸਫਲਤਾ-ਪੂਰਵਕ ਰੋਜ਼ਗਾਰ ਪ੍ਰਾਪਤ ਕਰਨ ਜਾਂ ਇਸ ਨੂੰ ਬਣਾਈ ਰੱਖਣ ਦਾ ਪ੍ਰਬੰਧ ਕਰਦੀ ਹੈ
- ਘਰੇਲੂ ਕੰਮਾਂ ਵਿੱਚ ਮਦਦ, ਜੋ ਤੁਹਾਡੇ ਘਰ ਦੇ ਮਾਹੌਲ ਨੂੰ ਕਾਇਮ ਰੱਖ ਸਕਣ ਦਾ ਪ੍ਰਬੰਧ ਕਰਦੀ ਹੈ
- ਗਤੀਸ਼ੀਲ ਰੱਖਣ ਲਈ ਅਤੇ/ਜਾਂ ਸਾਜ਼ੋ-ਸਾਮਾਨ ਖਰੀਦਣ ਵਾਸਤੇ ਸਹਾਇਤਾ



Community Connector ਕੀ ਹੈ?

ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਵਾਲੇ, ਅੰਗਰੇਜ਼ੀ ਨਾ ਬੋਲਦੇ ਪਿਛੇਕੜ ਵਾਲੇ ਲੋਕਾਂ ਦੀ NDIS ਤੱਕ ਪਹੁੰਚ ਬਣਾਉਣ ਲਈ, Community Connector (ਕਮਿਊਨਿਟੀ ਕਨੈਕਟਰਜ਼) ਸਹਾਰਾ ਦਿੰਦਾ ਹੈ।

ਤੁਹਾਡੇ ਅਤੇ NDIS ਦਰਮਿਆਨ, ਤਾਲਮੇਲ ਵਿਅਕਤੀ ਵਜੋਂ ਕੰਮ ਕਰਕੇ ਉਹ ਤੁਹਾਡੀ ਸਹਾਇਤਾ ਕਰਦੇ ਹਨ।

ਤੁਹਾਡਾ Community Connector ਤੁਹਾਨੂੰ ਨਿਮਨਲਿਖਤ ਸਹਾਰਾ ਦੇ ਸਕਦਾ ਹੈ:

- NDIS ਲਈ ਅਰਜ਼ੀ ਦੇਣ ਵਾਸਤੇ
- ਤੁਹਾਨੂੰ ਸਥਾਨਕ NDIS ਦੇ ਸੰਪਰਕ ਵਿਅਕਤੀ ਨਾਲ ਜੋੜਣ ਵਾਸਤੇ
- NDIS ਸੇਵਾਵਾਂ ਨੂੰ ਬਿਹਤਰ ਸਮਝਣ ਅਤੇ ਫਾਇਦਾ ਉਠਾਉਣ ਲਈ ਤੁਹਾਨੂੰ ਸਹਾਰਾ ਦੇਣ ਵਾਸਤੇ



ਆਪਣੇ ਸਥਾਨਕ Community Connectors ਨਾਲ ਸੰਪਰਕ ਕਰੋ:



ਦੁ-ਭਾਸ਼ੀਆਂ ਤੱਕ ਪਹੁੰਚ ਕਰਨਾ

ਇਸ ਸਫ਼ੇ ਦਾ ਵਿਸ਼ਾ-ਵਸਤੂ ਸਮਝਣ ਲਈ ਜੇ ਤੁਹਾਨੂੰ ਮਦਦ ਦੀ ਜ਼ਰੂਰਤ ਹੈ, ਕਿਰਪਾ ਕਰਕੇ 'ਟੈਲੀਫੋਨ ਦੁ-ਭਾਸ਼ੀਆ ਸੇਵਾ (TIS) (131 450)' ' ਤੇ ਫੋਨ ਕਰਕੇ, ਸਥਾਨਕ ਸੇਵਾ ਪ੍ਰਦਾਨ-ਕਰਤਾ ਨਾਲ ਸੰਪਰਕ ਬਣਾਉਣ ਲਈ ਕਰੋ।

NDIS, Federation of Ethnic Communities' Councils ਅਤੇ National Ethnic Disability Alliance ਦੇ ਦਰਮਿਆਨ, National Community Connectors Program ਇੱਕ ਮਿਲਵਰਤਣ ਹੈ। National Disability Insurance Agency ਇਸ ਦੀ ਵਿੱਤੀ ਸਹਾਇਤਾ ਕਰਦੀ ਹੈ।

ਜਾਣਕਾਰੀ ਲਈ fecca.org.au ਜਾਂ neda.org.au 'ਤੇ ਜਾਓ